



Punjabi

ਜੂਨ
2016

ਰੱਖੜੀ

ਜੈਵਿਕ ਸੁਰੱਖਿਆ (Biosecurity)



ਮਹੱਤਵਪੂਰਨ ਜੈਵਿਕ ਸੁਰੱਖਿਆ ਜਾਣਕਾਰੀ

ਵਿਦੇਸ਼ਾਂ ਤੋਂ ਆਏ ਭੋਜਨ, ਪੌਦਿਆਂ ਦੀ ਸਮੱਗਰੀ ਅਤੇ ਜਾਨਵਰਾਂ ਦੇ ਉਤਪਾਦਾਂ ਰਾਹੀਂ ਸੰਸਾਰ ਦੇ ਸਭ ਤੋਂ ਜ਼ਿਆਦਾ ਨੁਕਸਾਨਦਾਇਕ ਕੀੜਿਆਂ ਅਤੇ ਬਿਮਾਰੀਆਂ ਆਸਟ੍ਰੇਲੀਆ ਵਿੱਚ ਆ ਸਕਦੀਆਂ ਹਨ। ਇਹ ਸਾਡੇ ਬਹੁਮੁੱਲੇ ਕਿਰਸਾਣੀ ਅਤੇ ਟੂਰਿਜ਼ਮ ਉਦਯੋਗ ਅਤੇ ਵਿਲੱਖਣ ਵਾਤਾਵਰਨ ਨੂੰ ਤਬਾਹ ਕਰ ਸਕਦੇ ਹਨ।

ਆਸਟ੍ਰੇਲੀਆ ਦੀ ਸਾਫ ਅਤੇ ਲਾਭਕਾਰੀ ਭੋਜਨ ਪੂਰਤੀ ਨੂੰ ਕਾਇਮ ਰੱਖਣ ਲਈ ਖੇਤੀਬਾੜੀ ਅਤੇ ਪਾਣੀ ਸੰਸਾਧਨ ਵਿਭਾਗ, ਪ੍ਰਦੇਸ਼ਕ ਅਤੇ ਪ੍ਰਾੰਤਕ ਸਰਕਾਰਾਂ, ਉਦਯੋਗ ਅਤੇ ਭਾਈਚਾਰੇ ਨਾਲ ਕੰਮ ਕਰਦਾ ਹੈ-ਘਰ ਅਤੇ ਵਿਦੇਸ਼ ਵਿੱਚ। ਆਸਟ੍ਰੇਲੀਆ ਦਾ ਜੈਵਿਕ ਸੁਰੱਖਿਆ ਸਿਸਟਮ ਦੇਸ਼ ਵਿੱਚ ਪਹੁੰਚ ਰਹੇ ਅਣਇੱਛਤ ਕੀੜਿਆਂ ਅਤੇ ਬਿਮਾਰੀਆਂ ਦੇ ਜੋਖਿਮ ਨੂੰ ਘਟਾਕੇ ਸਾਡੇ ਇਨਸਾਨਾਂ, ਜਾਨਵਰਾਂ ਅਤੇ ਪੌਦਿਆਂ ਦੀ ਸਿਹਤ ਨੂੰ ਬਚਾਉਂਦਾ ਹੈ। ਸਾਨੂੰ ਸਾਰਿਆਂ ਨੂੰ ਮਜ਼ਬੂਤ ਜੈਵਿਕ ਸੁਰੱਖਿਆ ਸਿਸਟਮ ਤੋਂ ਫਾਇਦਾ ਹੁੰਦਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਭੂਮਿਕਾ ਅਦਾ ਕਰਨ ਦੀ ਲੋੜ ਹੈ।

ਜੇ ਤੁਸੀਂ ਡਾਕ ਰਾਹੀਂ ਰੱਖੜੀ ਦੇ ਉਪਹਾਰਾਂ ਦੀ ਉਮੀਦ ਕਰ ਰਹੇ ਹੋ ਤਾਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਵਿਦੇਸ਼ ਵਿੱਚ ਤੁਹਾਡੇ ਪਰਿਵਾਰ ਨੂੰ ਆਸਟ੍ਰੇਲੀਆ ਦੇ ਸਖਤ ਜੈਵਿਕ ਸੁਰੱਖਿਆ ਕਨੂੰਨਾਂ ਬਾਰੇ ਪਤਾ ਹੋਵੇ।

ਅਸੀਂ ਆਸਟ੍ਰੇਲੀਆ ਵਿੱਚ ਜੈਵਿਕ ਸੁਰੱਖਿਆ ਨੂੰ ਜੋਖਿਮ ਵਾਲੀਆਂ ਚੀਜ਼ਾਂ ਦੇ ਪ੍ਰਵੇਸ਼ ਨੂੰ ਕਿਵੇਂ ਬੰਦ ਕਰਦੇ ਹਾਂ

ਡਾਕ ਵਿਚਲੀਆਂ ਚੀਜ਼ਾਂ ਜਿਨ੍ਹਾਂ ਵਿੱਚ ਜੈਵਿਕ ਸੁਰੱਖਿਆ ਨੂੰ ਜੋਖਿਮ ਵਾਲੀਆਂ ਚੀਜ਼ਾਂ ਹੁੰਦੀਆਂ ਹਨ, ਉਨ੍ਹਾਂ ਦਾ ਖੇਤੀਬਾੜੀ ਅਤੇ ਪਾਣੀ ਸੰਸਾਧਨ ਵਿਭਾਗ ਦੇ ਜੈਵਿਕ ਸੁਰੱਖਿਆ ਅਫਸਰਾਂ ਦੁਆਰਾ ਐਕਸ-ਰੇ, ਖੋਜੀ ਕੁੱਤਿਆਂ ਅਤੇ ਮੈਨੂਅਲ ਜਾਂਚ ਰਾਹੀਂ ਮੁਲਾਂਕਣ ਕੀਤਾ ਜਾਂਦਾ ਹੈ।

ਰੱਖੜੀ ਦੇ ਉਪਹਾਰ ਜਿਨ੍ਹਾਂ ਕਾਰਨ ਜੈਵਿਕ ਸੁਰੱਖਿਆ ਨੂੰ ਜੋਖਿਮ ਹੋ ਸਕਦਾ ਹੈ

(ਜਾਨਵਰ ਜਾਂ ਪੌਦਿਆਂ ਵਾਲੀ ਸਮੱਗਰੀ ਵਾਲੇ) ਰੱਖੜੀ ਦੇ ਉਪਹਾਰ ਜਿਨ੍ਹਾਂ ਕਾਰਨ ਜੈਵਿਕ ਸੁਰੱਖਿਆ ਨੂੰ ਜੋਖਿਮ ਹੋ ਸਕਦਾ ਹੈ, ਇਨ੍ਹਾਂ ਵਿੱਚ ਸ਼ਾਮਲ ਹੈ:

- ਬੀਜਾਂ ਜਾਂ ਫੁੱਲਾਂ ਨਾਲ ਬਣੇ ਰੱਖੜੀ ਦੇ ਧਾਗੇ
- ਰਿਵਾਇਤੀ ਭਾਰਤੀ ਮਿਠਾਈਆਂ (ਮਿਠਾਈ), ਜਿਨ੍ਹਾਂ ਵਿੱਚ ਦੁੱਧ ਹੁੰਦਾ ਹੈ, ਜਿਵੇਂ ਕਿ ਬਰਫੀ, ਮੈਸੂਰ ਪਾਕ, ਗੁਲਾਬ ਜਾਮਨ, ਰਸਗੁੱਲਾ, ਪੇੜੇ ਜਾਂ ਸੋਨ-ਪਾਪੜੀ
- ਅਨਾਜ ਅਤੇ ਸੁੱਕੇ ਮੇਵੇ।

ਰੱਖੜੀ ਦੇ ਉਪਹਾਰ ਜਿਨ੍ਹਾਂ ਦੀ ਆਸਟ੍ਰੇਲੀਆ ਵਿੱਚ ਇਜਾਜ਼ਤ ਹੈ

ਉਨ੍ਹਾਂ ਵਿਕਲਪਿਕ ਉਪਹਾਰਾਂ ਨੂੰ ਭੇਜਕੇ ਆਸਟ੍ਰੇਲੀਆ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਵਿੱਚ ਸਾਡੀ ਮਦਦ ਕਰੋ ਜਿਨ੍ਹਾਂ ਤੋਂ ਜੈਵਿਕ ਸੁਰੱਖਿਆ ਜੋਖਿਮ ਹੁੰਦੇ ਹਨ:

- ਪਲਾਸਟਿਕ, ਕਪੜੇ, ਸੋਨੇ ਜਾਂ ਚਾਂਦੀ ਦੇ ਮਣਕਿਆਂ ਨਾਲ ਸੂਤੀ ਰੱਖੜੀ ਦੇ ਧਾਗੇ
- ਸੋਨੇ ਜਾਂ ਚਾਂਦੀ ਦੇ ਸਿੱਕੇ
- ਵਿਅਕਤੀਗਤ ਫੋਟੋ ਆਈਟਮਾਂ
- ਨਕਲੀ ਫੁੱਲ।



ਇਸ ਨੂੰ ਕਿਵੇਂ ਯਕੀਨੀ ਬਣਾਈਏ ਕਿ ਰੱਖੜੀ ਦੇ ਉਪਹਾਰ ਸਮੇਂ ਤੇ ਪਹੁੰਚਣ

ਇਸ ਨੂੰ ਯਕੀਨੀ ਬਣਾਉਣ ਲਈ ਕਿ ਰੱਖੜੀ ਦੇ ਉਪਹਾਰ ਸਮੇਂ ਤੇ ਪਹੁੰਚਣ ਕਿਰਪਾ ਕਰਕੇ ਉਹ ਉਪਹਾਰ ਭੇਜੋ ਜਿਨ੍ਹਾਂ ਤੋਂ ਜੈਵਿਕ ਸੁਰੱਖਿਆ ਜੋਖਿਮ ਨਾ ਹੋਣ। ਜੇ ਤੁਹਾਡੇ ਉਪਹਾਰ ਤੋਂ ਜੈਵਿਕ ਸੁਰੱਖਿਆ ਦਾ ਜੋਖਿਮ ਹੁੰਦਾ ਹੈ ਅਤੇ ਸੋਧਣ ਦੀ ਲੋੜ ਹੁੰਦੀ ਹੈ, ਤਾਂ ਤੁਹਾਨੂੰ ਸੋਧਣ ਦੇ ਖਰਚੇ ਲਈ ਭੁਗਤਾਨ ਕਰਨ ਦਾ ਵਿਕਲਪ ਦਿੱਤਾ ਜਾਵੇਗਾ ਅਤੇ ਉਪਹਾਰ ਨੂੰ ਤੁਹਾਡੇ ਕੋਲ ਭੇਜਣ ਨੂੰ ਕਈ ਹਫ਼ਤੇ ਲੱਗ ਸਕਦੇ ਹਨ। ਜਿੱਥੇ ਸੋਧਣ ਦਾ ਵਿਕਲਪ ਨਹੀਂ ਹੁੰਦਾ, ਤਾਂ ਉਪਹਾਰ ਨੂੰ ਆਸਟ੍ਰੇਲੀਆ ਵਿੱਚ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਤੁਹਾਨੂੰ ਸੂਚਿਤ ਕੀਤਾ ਜਾਵੇਗਾ।



1800 900 090 ਤੇ ਸੰਪਰਕ ਕਰੋ
(ਆਸਟ੍ਰੇਲੀਆ ਵਿੱਚ ਮੁਫਤ ਕਾਲ ਅਤੇ ਅੰਗ੍ਰੇਜ਼ੀ ਵਿੱਚ)

ਆਸਟ੍ਰੇਲੀਆ ਤੋਂ ਬਾਹਰ +61 3 8318 6700



ਹੋਰ ਜ਼ਿਆਦਾ ਜਾਣਕਾਰੀ ਲਈ
agriculture.gov.au/travelling-mailing

agriculture.gov.au